

#### Regd. Office:

Hazi Rattan Link Road, Post Box No. 71, Bathinda-151001 Ph.: 0164-2240163, 2240443, 2211628, Fax: 0164-5003638

Website: www.bcl.ind.in Email: bcl@mittalgroup.co.in CIN: L24231PB1976PLC003624

29.06.2021

IMBAI – 400051
E SCRIP CODE: BCLIND

Sub.: Newspaper publication of notices sent to shareholders for transfer of shares to IEPF

Dear Sir/Madam,

Pursuant to Regulation 30 of SEBI (Listing Obligations and Disclosure Requirements) 2015, please find enclosed herewith:

- Copies of the newspaper clippings of the Notices published in Financial Express (English) and Desh Sewak (Punjabi) in respect of reminder/letter sent to shareholders for transfer of shares/unclaimed dividend to Investor Education and Protection Fund (IEPF) pursuant to Section 124(6) of the Companies Act, 2013 read with IEPF (Accounting, Audit, Transfer and Refund) Rules, 2016, as amended from time to time.
- 2. Copy of the specimen reminder/letter sent to the concerned shareholders. Individual communication to the concerned shareholders are being sent at their registered address whose shares are liable to be transferred to IEPF Authority under the said Rules, for taking appropriate actions.

We request you to take the above on record.

Thanking You Yours faithfully

For BCL Industries Limited

Gurinder Makkar

Company Secretary & Compliance Officer

M.No. F-5124



ਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ **।ਲਦੀ ਸੜਕ ਨਾ ਬਣਾਈ ਗਈ ਤਾਂ** ਘਰਸ਼ ਕਮੇਟੀ ਦੀ ਅਗਵਾਈ ਵਿੱਚ ਨਾਮਬੰਦੀ ਕਰਕੇ ਜਿਲ੍ਹਾ ਪੱਧਰੀ ਰੋਸ ਦਿਰਸ਼ਨ ਕੀਤਾ ਜਾਵੇਗਾ।

ਬੇਰੁਜਗਾਰ ਸਾਂਝੇ ਮੋਰਚੇ ਦੇ **ਾਗੂ ਸੁਖਵਿੰਦਰ ਸਿੰਘ ਢਿੱਲਵਾਂ** ਨੇ ਜਾਬ ਦੇ ਸੜਕ ਅਤੇ ਸਿੱਖਿਆ ਮੰਤਰੀ ਹੀ ਨਾਕਾਮੀ ਉੱਤੇ ਸਵਾਲ ਉਠਾਏ। ਟਸ ਮੌਕੇ ਕਰੀਬ 3 ਘੰਟੇ ਜਾਮ ਲਗਾ ਕੇ ਸ ਜਾਹਰ ਕੀਤਾ। ਇਸ ਮੌਕੇ ਬਣਾਈ ਘਰਸ਼ ਕਮੇਟੀ ਦੇ ਸੇਵਕ ਸਿੰਘ, ਸੰਘਾ ਸੰਘ. ਜਗਤਾਰ ਸਿੰਘ ਅਤੇ ਜਗਤਾਰ ਸੰਘ ਸਾਰੇ ਮੌੜ ਨਾਭਾ, ਬਲਵੀਰ ਸਿੰਘ ਰਿਪੰਚ ਜੰਡਸਰ, ਜਗਦੇਵ ਸਿੰਘ ਰਿਡਸਰ, ਨਰਵੀਤ ਸਿੰਘ, ਕਰਤਾਰ ਸੰਘ, ਗੁਰਮੇਲ ਸਿੰਘ, ਸ<mark>ੰ</mark>ਦੀਪ ਸਿੰਘ ੀਪਾ, ਗੁਰਮੀਤ ਸਿੰਘ, ਬੁਟਾ ਸਿੰਘ ਫੱਲਵਾਂ, ਗੁਰਲਾਲ ਸਿੰਘ,ਗੁਰਜੰਟ ਸਿੰਘ **ਾਤੇ ਗੁਰਮੀਤ ਸਿੰਘ ਆਦਿ ਸਾਰੇ** 

## ੀਆਂ ਨੇ ਮਾਰਕੀਟ ਗਿ ਲਾਇਆ ਧਰਨਾ

ਰਪੰਚ ਇਸ ਦਾ ਨਿਰਮਾਣ ਕਰਵਾਉਣਾ ਸਹੁੰਦਾ ਹੈ ਉਹ ਪਿੰਡ ਮੌੜ ਨਾਭਾ ਪਿੰਡ ੀ ਪੰਚਾਇਤ ਨਾਲ ਮਾਨਯੋਗ ਅਦਾਲਤ ਰ ਕੇਸ ਚੱਲ ਰਿਹਾ ਹੈ ਮਾਰਕੀਟ ਕਮੇਟੀ ਹਮਾ ਦੇ ਸਕੱਤਰ ਸੁਖਚੈਨ ਸਿੰਘ ਰੌਂਤਾ ਦਾ ਾਮਲੇ ਸੰਬੰਧੀ ਕਹਿਣਾ ਹੈ ਜੇ ਮੌਜੂਦਾ ਰਪੰਚ ਉਨ੍ਹਾਂ ਨੂੰ ਲਿਖਕੇ ਦੇ ਦੇਵੇ ਤਾਂ ਉਹ 2 ਘੰਟਿਆਂ ਦੇ ਅੰਦਰ–ਅੰਦਰ ਪੰਚਾਇਤ ਏ ਖਾਤੇ 'ਚ ਪੈਸੇ ਪਾਕੇ ਕੰਮ ਸ਼ੁਰੂ ਕਰਵਾ ਵਾਂਗੇ। ਕਿਉਂਕਿ ਇਸ ਸੰਬੰਧੀ ਸਰਪੰਚ ੇ ਲਿਖਕੇ ਦਿੱਤਾ ਹੋਇਆ ਹੈ। ਜਦ ਰਪੰਚ ਭਗਤਪਰਾ ਮੋੜ ਨਾਲ ਗੱਲਬਾਤ ੀਤੀ ਤਾਂ ਉਨ੍ਹਾਂ ਕਿਹਾ ਕਿ ਕੁਝ ਅਕਾਲੀ ਾਲ ਦੇ ਵਿਅਕਤੀ ਯੂਨੀਅਨ ਦਾ ਹਾਰਾ ਲੈਕੇ ਵਿਕਾਸ ਕੰਮਾਂ 'ਚ ਅੜਿੱਕਾ

ਇਸ ਮੌਕੇ ਸੁਖਦੀਪ ਕੌਰ, ਰਾਜਾ ਸਿੰਘ, ੍ਰਲਵਿੰਦਰ ਸਿੰਘ, ਸਲਿੰਦਰ ਸਿੰਘ, ਵਿਰਨ ਕੌਰ, ਰਣਜੀਤ ਕੌਰ, ਲਜੀਤ ਕੌਰ, ਅਮਰਜੀਤ ਕੌਰ, ੲਕਬਾਲ ਸਿੰਘ, ਗੁਰਜੰਟ ਸਿੰਘ, ਘਿੜ ਸਿੰਘ, ਇੰਦਰਜੀਤ ਸਿੰਘ, <u>ੂਰਵੀਰ ਸਿੰਘ, ਦਵਿੰਦਰ ਸਿੰਘ,</u> ਾਗਵਾਨ ਸਿੰਘ, ਗੁਰਮੇਲ

ਣ ਰਹੇ ਹਨ, ਉਨ੍ਹਾਂ ਨੂੰ ਪੰਚਾਇਤ ਦਾ


ਹਿਯੋਗ ਦੇਣਾ ਚਾਹੀਦਾ ਹੈ।

ਰਿ, ਜਸਵਿੰਦਰ ਕੌਰ ਆਦਿ ਪੰਡ ਨਿਵਾਸੀ ਹਾਜ਼ਰ ਸਨ। ਮਨ ਕਾਨੂੰਨ ਦੀ ਸਥਿਤ<u>ੀ</u> ਾਣਾਏ ਰੱਖਣ ਲਈ ਪੁਲਸ ੈਨਾਤ ਸੀ ਅਤੇ ਕੜਾਕੇ ਦ<u>ੀ</u> ਪਿ ਅਤੇ ਗਰਮੀ 'ਚ ਰਨਾਕਾਰੀ ਬੈਠੇ ਰਹੇ ।

ਸ੍ਰੀ ਸਤੀਸ਼ ਕੁਮਾਰ ਜੈਨ ਸ, ਐਡੀਸ਼ਨਲ ਕਮਿਸ਼ਨਰ **ਨ ਕਾਰਪੋਰੇਸ਼ਨ, ਚੰਡੀਗ**ੜ

ਟੁਸ਼ੀ ਸਾਈਟ ਨੰ. 197, ਟੁਨਕਲੇਵ, ਐਨਏਸੀ, ਡੀਗੜ੍ਹ ਦੇ 1/3 ਹਿੱਸੇ ਦੇ ਜਵ. ਸ੍ਰੀ ਖੇਮ ਚੰਦ ਠਾਕੁਰ ਆਸ਼ਾ ਨੰਦ ਠਾਕੁਰ ਦੀ





ਸ੍ਰੀ ਖੇਮਚੰਦ ਠਾਕੁਰ ਪੁੱਤਰ ਸ੍ਰੀ ਆਸ਼ਾ ਨੰਦ ਠਾਕੁਰ । 
ਯੂਰ ਪੁੱਤਰ ਸਵ. ਸ੍ਰੀ ਖੇਮ ਚੰਦ ਠਾਕੁਰ ਨੇ ਦੱਸਿਆ! 
ਦ ਠਾਕੁਰ ਪੁੱਤਰ ਸਵ. ਸ੍ਰੀ ਆਸ਼ਾ ਨੰਦ ਠਾਕੁਰ ਨੇ ਦੱਸਿਆ! 
ਦ ਠਾਕੁਰ ਪੁੱਤਰ ਸਵ. ਸ੍ਰੀ ਆਸ਼ਾ ਨੰਦ ਠਾਕੁਰ ਦੀ 
ਆਰਥ ਹੈ ਤਰ ਸਵ. ਸ੍ਰੀ ਆਸ਼ਾ ਨੰਦ ਠਾਕੁਰ ਦੀ 
ਅਤ ਮਿਤੀ 7.4.2014 ਛੱਡ ਗਏ ਹਨ। 
ਨਾਕੂਰ ਪੁੱਤਰ ਸਵ. ਸ੍ਰੀ ਖੇਮ ਚੰਦ ਠਾਕੁਰ ਵਾਸੀ 
, ਸ਼ਿਵਾਲਿਕ ਇਨਕਲੰਵ, ਐਨਏਸੀ, ਮਨੀਮਾਜਰਾ, 
ਖੇਮ ਚੰਦ ਠਾਕੁਰ ਪੁੱਤਰ ਸਵ. ਸ੍ਰੀ ਅਆਸ਼ਾ ਨੰਦ 
ਸ਼ਿਕਤ, ਚੰਡਗੇਗੜ੍ਹ ਦੇ 1/3 ਹਿੱਸੇ ਦੇ ਮਾਲਕਾਨਾ ਹੋਕ 
ਕਰ ਪੁੱਤਰ ਸਵ. ਸ੍ਰੀ ਆਸ਼ਾ ਨੰਦ ਨਾਕੁਰ ਦੀ 
ਜੀਅਤ ਜੀ ਨਿ ਸਖ਼-ਰਜਿਸ਼ਟਰਾਰ, ਜਗਾਪਰੀ, 
ਫਤਰ ਲੜੀ ਨੇ. 34, ਬੁਕ ਨੇ. 3, ਤਹਿਤ ਮਿਤੀ 
ਗੰਜਸਟਰਡ ਹੈ, ਦੇ ਆਧਾਰ 'ਤੇ ਆਪਣੇ ਨਾਂ 
ਲਈ ਬੇਨਤੀ ਕੀਤੀ ਹੈ। 
ਅਕਤੀ ਨੂੰ ਉਪਰੋਕਤ ਜਾਇਦਾਦ ਦੇ ਦਰਸ਼ਾਏ ਹਿੱਸੇ 
ਰੰਕਤ ਬਿਨਕਾਰ ਦੇ ਪੁੱਖ ਵਿੱਚ ਕੀਤੇ ਜਾਣ ਸਬੰਧੀ 
' ਉਹਾ ਆਪਣਾ ਇਤਰਾਜ਼ ਲਿਖ਼ਤੀ ਤੌਰ 'ਤੇ 
ਦੇ ਦੜਤਰ ਕਮਕਾ ਨੇ. 115, ਪਹਿਲੀ ਮੰਜ਼ਲ, 
ਬਲਫਿਰਗ, ਮਿਊਸੀਪਲ ਕਾਰਪੋਰੇਸ਼ਨ, ਸੈਕਟਰ-17 
ੲਸ ਨੱਟਿਸ ਦੇ ਪ੍ਰਧਾਸ਼ਨ ਦੀ ਮਿਤੀ ਤੋਂ 30 ਦਿਨਾਂ 
ਕਰਵਾ ਹੈ। 
'ਤੇ ਉਪਰੋਕਤ ਜਾਇਦਾਦ ਦੀ ਮਲਕੀਅਤ ਇਸ 
ਰਕਵਾ ਹੈ। 
'ਤੇ ਉਪਰੋਕਤ ਜਾਇਦਾਦ ਦੀ ਮਲਕੀਅਤ ਇਸ 
ਰਕਵਾ ਹੈ। 
'ਤੇ ਉਪਰੋਕਤ ਜਾਇਦਾਦ ਦੀ ਮਲਕੀਅਤ ਇਸ 
ਰਕਵਾ ਹੈ। 
'ਤੇ ਉਪਰੋਕਤ ਜਾਇਦਾਦ ਦੀ ਮਲਕੀਅਤ ਵਿਸ਼ 
ਰਕਵਾ ਹੈ। 
'ਤੇ ਉਪਰੋਕਤ ਜਾਇਦਾਦ ਕੀ ਜ਼ਿਕਰੀਅਤ 
ਰਿਸ਼ੀਅਤ ਲਾਰਪੋਰੇਸ਼ਨ 
ਰਕਿਰੀਅਤ ਜ਼ਿਕਰੀਕਤ 
ਮਿਊਸੀਅਸ ਕਾਰਪੋਰੇਸ਼ਨ 
ਰਿਸ਼ੀਅਤ ਲਗਕੀਕਤ 
ਮਿਊਸੀਅਸ ਕਾਰਪੋਰੇਸ਼ਨ 
ਰਕੀਕੀਕਤ 
ਮਿਊਸੀਅਸ ਕਾਰਪੋਰੇਸ਼ਨ 
ਰਕੀਕੀਕਤ 
ਜਿਹੜੀਕਤ ਜ਼ਿਕਰੀਕਤ 
ਜ਼ਿਕਰੀਕਤ ਜ਼ਿਕਰੀਕਤ 
ਜ਼ਿਕਰੀਕਤ ਜ਼ਿਕਰੀਕਤ 
ਜ਼ਿਕਰੀਕਤ ਜ਼ਿਕਰੀਕਤ 
ਜ਼ਿਕਰੀਕਤ ਜ਼ਿਕਰੀਕਤ ਜ਼ਿਕਰੀਕਤ ਜ਼ਿਕਰੀਕਤ 
ਜ਼ਿਕਰੀਕ

ਮਿਉਂਸੀਪਲ ਕਾਰਪੋਰੇਸ਼ਨ, ਚੰਡੀਗੜ੍ਹ

ਕੁਮਾਰ ਜੈਨ, ਐਚਸੀਐਸ, ਐਡੀਸ਼ਨਲ ਕਮਿਸ਼ਨਰ

# <sup>ਾ ਸੜਕ</sup> 'ਤੇ <sup>ਜਾਮ '</sup>ਪਿਹਲਾਂ ਇਨਸਾਨੀਅਤ' ਸੰਸਥਾ : ਅਜੈਵੀਰ ਲਾਲਪੁਰ

ਨੂਰਪੁਰਬੇਦੀ, 28 ਜੂਨ : ਭਾਵੇਂਕਿ ਗੁਰਬਾਣੀ ਅਨੁਸਾਰ ਕਿਸੇ ਦਿਨ, ਮਹੀਨੇ ਤੇ ਸਾਲ ਦੀ ਕੋਈ ਵਿਸ਼ੇਸ਼ ਮਹੱਤਤਾ ਨਹੀਂ ਹੈ। ਮਹੱਤਤਾ ਸਿਰਫ਼ ਮਨੱਖੀ ਕਰਮਾਂ ਦੀ ਹੈ ਅਤੇ ਜਦੋਂ ਵੀ ਕੋਈ ਮਨੁੱਖ ਜਾਂ ਕੋਈ ਸੰਸਥਾ ਮਨੁੱਖ ਦੀ ਭਲਾਈ ਲਈ ਚੰਗਾ ਕੰਮ ਕਰਦੀ ਹੈ, ਉਸ ਲਈ ਉਹ ਸਮਾਂ ਸਭ ਤੋਂ ਸੁਭਾਗਾ ਹੁੰਦਾ ਹੈ।ਸੇਵਾ ਤੋਂ ਵੱਡਾ ਦਾਨ ਪੁੰਨ ਹੋਰ

ਅਜਿਹੀ ਹੀ ਸੇਵਾ ਭਾਵਨਾ ਦਾ ਜਜ਼ਬਾ ਲੈ ਕੇ ਲੋਕਾਂ ਦੀ ਭਲਾਈ ਕਰਨ ਲਈ ਅਜੈਵੀਰ ਸਿੰਘ ਲਾਲਪੁਰਾ ਨੇ 4 ਮਾਰਚ 2020 ਨੂੰ ਸੰਸਥਾ ਪਿਹਲਾਂ ਇਨਸਾਨੀਅਤ ਦਾ ਗਠਨ ਕੀਤਾ। ਜਿਸਦਾ ਮੁੱਖ ਉਦੇਸ਼ ਹੈ ਲੋਕ ਭਲਾਈ, ਉਹ ਵੀ ਬਿਨਾਂ ਕਿਸੇ ਲਾਲਚ ਬਿਨਾਂ ਕਿਸੇ ਸਵਾਰਥ ਤੋਂ ਸੰਸਥਾ ਪਿਹਲਾਂ ਇਨਸਾਨੀਅਤ ਨੇ ਲੋਕ ਸੇਵਾ ਦਾ ਬੀੜਾ ੳਠਾਇਆ। ਜਿਸ ਵਿੱਚ ਸਭ ਤੋਂ ਪਿਹਲਾਂ ਪਿਛਲੇ ਸਾਲਾਂ ਵਿੱਚ ਆਏ ਹੋਏ ਹੜ੍ਹ ਪ੍ਰਭਾਵਤ ਲੋਕਾਂ ਦੀ ਸੇਵਾ

ਮੁੱਖੂ, 28 ਜੂਨ : ਬੰਗਾਲੀ ਵਾਲਾ <u>ਪੁਲ</u>

ਤੋਂ ਲੈ ਕੇ ਫਤਿਹਗੜ ਸਭਰਾਂ ਤੱਕ ਦੀ

ਸੜਕ ਜੋਂ ਕਿ ਖਸਤਾ ਹਾਲਤ ਵਿੱਚ

ਹੋਣ ਕਾਰਨ ਫਤਿਹਗੜ ਸਭਰਾਂ ਵਿਖੇ

ਧਾਰਮਿਕ ਅਸਥਾਨ ਗਰਦਆਰਾ

ਸ਼ਹੀਦ ਸ਼ਾਮ ਸਿੰਘ ਅਟਾਰੀ ਦੇ

ਦਰਸ਼ਨਾਂ ਲਈ ਸੰਗਤਾਂ ਨੂੰ ਅਤੇ

ਇਲਾਕੇ ਦੇ ਪਿੰਡਾਂ ਵਾਲਿਆਂ ਨੂੰ

ਆਉਣ ਜਾਣ ਵਿੱਚ ਭਾਰੀ ਦਿੱਕਤ

ਦਾ ਸਾਹਮਣਾ ਕਰ ਪੈ ਰਿਹਾ ਸੀ। ਲੋਕਾਂ

ਦੀਆਂ ਦੁੱਖ ਤਕਲੀਫਾਂ ਨੂੰ ਦੇਖਦੇ ਹੋਏ

ਵਿਧਾਨ ਸਭਾ ਹਲਕਾ ਜ਼ੀਰਾ ਦੇ

ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ

ਮੇਹਨਤ ਸਦਕਾ ਇਹ ਖਸਤਾ ਹਾਲਤ

ਕੁਲਬੀਰ ਸਿੰਘ ਜ਼ੀਰਾ ਵੱਲੋਂ ਇਸ

ਸੜਕ 'ਤੇ ਪ੍ਰੀਮਿਕਸ ਪਾਉਣ ਦਾ ਕੰਮ

ਸ਼ੁਰੂ ਕਰਵਾਉਂਦਿਆਂ ਕਿਹਾ ਕਿ

ਬੰਗਾਲੀ ਵਾਲਾ ਪੁੱਲ ਤੋਂ ਲੈ ਕੇ

ਫਤਿਹਗੜ੍ਹ ਸਭਰਾਂ ਤੱਕ ਅੱਠ

ਕਿਲੋਮੀਟਰ ਦੇ ਕਰੀਬ ਲੰਬੀ ਸੜਕ ਹੈ,

ਜਿਸ ਦੀ ਰਿਪੇਅਰ 'ਤੇ 1.75 ਕਰੋੜ

ਰਪਏ ਦੇ ਕਰੀਬ ਖ਼ਰਚ ਆਏਗਾ ।

ਵਿਧਾਨ ਸਭਾ ਹਲਕਾ ਜ਼ੀਰਾ ਵਿੱਚ

ਵਿਕਾਸ ਦੇ ਕੰਮ ਜ਼ੋਰਾਂ ਨਾਲ ਚੱਲ ਰਹੇ

ਹਨ। ਇਲਾਕਾ ਨਿਵਾਸੀਆਂ ਨੂੰ ਕਿਸੇ

ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ

ਅੱਜ ਹਲਕਾ ਵਿਧਾਇਕ

ਸੜਕ ਬਣਨੀ ਸ਼ੁਰੂ ਹੋ ਗਈ।



ਕੀਤੀ ਅਤੇ ਉਨ੍ਹਾਂ ਹੜ੍ਹ ਪੀੜਤ ਲੋਕਾਂ ਨੂੰ ਕੰਬਲ, ਕੱਪੜੇ ਰਾਸ਼ਨ ਅਤੇ ਹੋਰ ਵੀ ਜ਼ਰੂਰਤ ਦਾ ਸਾਮਾਨ ਸੰਸਥਾ ਪਹਿਲਾਂ ਇਨਸਾਨੀਅਤ ਵੱਲੋਂ ਹੜ੍ਹ ਪੀੜਤ ਲੋਕਾਂ ਨੂੰ ਦਿੱਤਾ ਗਿਆ। ਇਸ ਤੋਂ ਬਾਅਦ ਸੰਸਥਾ ਪਿਹਲਾਂ ਇਨਸਾਨੀਅਤ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।

ਸੰਸਥਾ ਪਿਹਲਾਂ ਇਨਸਾਨੀਅਤ ਨੇ ਲੋਕ ਭਲਾਈ ਦੇ ਨਾਲ ਨਾਲ ਲੜਕੀਆਂ ਦੇ ਵਿਆਹਾਂ ਵਿੱਚ ਸ਼ਗਨ

ਇਸ ਮੌਕੇ ਹਰਭਜਨ ਸਿੰਘ ਸਭਰਾ

ਜਨਰਲ ਸਕੱਤਰ ਕਿਸਾਨ ਸੈੱਲ

ਪੰਜਾਬ, ਸਰਪੰਚ ਮੇਹਰ ਸਿੰਘ

ਬਾਹਰਵਾਲੀ ਸਕੱਤਰ ਕਿਸਾਨ ਸੈੱਲ

ਪੰਜਾਬ, ਮਹਿੰਦਰ ਮਦਾਨ ਪ੍ਧਾਨ

ਨਗਰ ਪੰਚਾਇਤ ਮਖੁ, ਜਥੇਦਾਰ

ਗੁਰਮੇਜ ਸਿੰਘ ਬਾਹਰਵਾਲੀ ਚੇਅਰਮੈਨ

ਮਾਰਕਿਟ ਕਮੇਟੀ ਮਖੂ, ਚੇਅਰਮੈਨ

ਰਸ਼ਪਾਲ ਸਿੰਘ ਦੀਨੇਕੇ, ਸਰਪੰਚ

ਹਰਜਿੰਦਰ ਸਿੰਘ ਹਸ਼ਮਤਵਾਲਾ,

ਸਦਾਗਰ ਸਿੰਘ ਐਕਸੀਅਨ,

ਰੁਪਿੰਦਰ ਵਾਲੀਆਂ ਐਸਡੀਓ,

ਜਸਬੀਰ ਪਰਵਾਨਾ ਜੇਈ, ਮਨਜੀਤ

ਸਿੰਘ ਸੁਪਰਵਾਈਜ਼ਰ, ਕੁਲਵਿੰਦਰ

ਸਿੰਘ ਪ੍ਰਧਾਨ ਕੋਆਪ੍ਰੇਟਿਵ

ਸੁਸਾਇਟੀ ਬਾਹਰਵਾਲੀ

ਸਰਪੰਚ ਗੁਰਸੇਵਕ ਸ਼ਿੰਘ

ਸਭਰਾ, ਸਰਪੰਚ ਕਾਰਜ਼⁄ ਸਿੰਘ

ਢਿੱਲੋਂ ਪੱਧਰੀ, ਡਾਕਟਰ ਜਗੀਰ

ਸਿੰਘ ਮੱਲ੍ਹੀ ਸਰਪੰਚ, ਸਰਪੰਚ

ਅਵਤਾਰ ਸਿੰਘ ਅਮੀਵਾਲਾ,

ਜਰਨੈਲ ਸਿੰਘ ਪ੍ਰਧਾਨ ਸਭਰਾ,

ਗੁਰਨੈਬ ਸਿੰਘ ਪੰਚ, ਸਰਪੰਚ

ਸੁਖਵਿੰਦਰ ਸਿੰਘ, ਜਸਬੀਰ

ਸਿੰਘ ਸਸਤੇਵਾਲੀ, ਰਣਜੀਤ

ਸਿੰਘ, ਸਰਪੰਚ ਜਰਨੈਲ ਸਿੰਘ,

ਲਖਵਿੰਦਰ ਸਿੰਘ ਸੰਧੂ ਕੈਨਾਲ

ਦੇ ਰੂਪ ਵਿੱਚ ਲੜਕੀਆਂ ਨੂੰ ਕੁਝ ਸਾਮਾਨ ਵੀ ਦੇ ਰਹੀ ਹੈ ਤੇ ਸੰਸਥਾ ਵੱਲੋਂ ਇਸ ਸੇਵਾ ਭਾਵਨਾ ਨੂੰ 'ਸਾਡੀ ਬੇਟੀ ਸਾਡੀ ਸ਼ਾਨ' ਦਾ ਨਾਅਰਾ ਵੀ ਦਿੱਤਾ ਗਿਆ। ਸੰਸਥਾ ਪਿਹਲਾ ਇਨਸਾਨੀਅਤ ਦਾ ਮੁੱਖ ਟੀਚਾ ਲੋਕ ਭਲਾਈ ਹੈ।

ਇੱਥੇ ਦੱਸ ਦੇਈਏ ਕਿ ਸੇਵਾ ਉਹ ਲੋਕ

ਕਰ ਸਕਦੇ ਹਨ ਜਿਨ੍ਹਾਂ ਦੇ ਮਨ ਵਿਚ ਲੋਕਾਂ ਲਈ ਪਿਆਰ ਹੋਵੇ। ਅਜਿਹੇ ਲੋਕ ਇਨਸਾਨੀਅਤ ਨੂੰ ਜ਼ਿੰਦਾ ਰੱਖਦੇ ਹਨ। ਸੰਸਥਾ 'ਪਿਹਲਾਂ ਇਨਸਾਨੀਅਤ' ਦੇ ਮੁਖੀ ਅਜੈਵੀਰ ਸਿੰਘ ਲਾਲਪੁਰਾ ਦਾ ਕਹਿਣਾ ਹੈ ਕਿ ਰੱਜਿਆਂ ਨੂੰ ਰਜਾਉਣਾ ਸੇਵਾ ਨਹੀਂ ਹੁੰਦੀ। ਸੇਵਾ ਤਾਂ ਭੁੱਖੇ ਦੇ ਮੂੰਹ ਵਿੱਚ ਬੁਰਕੀ ਪਾਉਣਾ ਹੈ। ਆਓ ਸਾਰੇ ਰਲ਼ ਕੇ ਲੋੜਵੰਦਾਂ ਦੀ ਸੇਵਾ ਕਰੀਏ, ਜਿਹੜੇ ਇਲਾਜ ਪੱਖੋਂ ਰੁਲ਼ ਰਹੇ ਹਨ। ਜਿਹੜੇ ਆਰਿਥਕ ਮੰਦਹਾਲੀ ਕਾਰਨ ਵਿੱਦਿਆ ਨਹੀਂ ਲੈ ਸਕਦੇ ਅਤੇ ਉਹ ਲੋਕ ਜਿਹੜੇ ਅਗਿਆਨਤਾ ਕਾਰਨ ਪਾਖੰਡਵਾਦ ਦੇ ਰਾਹ ਪੈ ਗਏ ਹਨ। ਉਨ੍ਹਾਂ ਨੂੰ ਗਿਆਨ ਦੇਣ ਦੀ ਸੇਵਾ

ਕਾਲੋਨੀ ਮਖੁ, ਬਘੇਲ ਸਿੰਘ

ਨਿਜਾਮਦੀਨਵਾਲਾ, ਗੁਰਵਿੰਦਰ

ਕਾਰਜਕਾਰੀ ਮੈਂਬਰ ਨਸ਼ਾ ਰੋਕੁ

ਕਮੇਟੀ, ਵੀਰ ਸਿੰਘ ਜਨਰਲ

ਸਕੱਤਰ ਨਸ਼ਾ ਰੋਕੁ ਕਮੇਟੀ

ਨਿਜਾਮਦੀਨ ਵਾਲਾ, ਲਖਵਿੰਦਰ

ਸਿੰਘ ਭਾਈ ਕੋਟੀਆ, ਹਰਮਿੰਦਰ

ਸਿੰਘ ਬਿੱਲਾ ਨਿਜਾਮਦੀਨਵਾਲਾ.

ਸੂਰਜੀਤ ਸਿੰਘ ਕਾਲਾ ਸੰਧ,

ਨਿਜਾਮਦੀਨਵਾਲਾ, ਮਨਪੀਤ

ਕਲੱਬ

ਨਿਜਾਮ੍ਰਦੀਨਵਾਲਾ ਤੇ ਗੁਰਜੰਟ

ਸਿੰਘਾ ਨਿਜਾਮਦੀਨਵਾਲਾ ਆਦਿ

ਨਿਜਾਮਦੀਨਵਾਲਾ

## ਵਿਧਾਨ ਸਭਾ ਹਲਕਾ ਜ਼ੀਰਾ 'ਚ ਵਿਕਾਸ ਦੇ ਕੰਮ ਜ਼ੋਰਾਂ ਨਾਲ ਚੱਲ ਰਹੇ ਨੇ : ਕੁਲਬੀਰ ਜ਼ੀਰਾ


ਰਜਿ. ਦਫ਼ਤਰ : ਪਿੰਡ ਸੋਮਾਲਹੇੜੀ/ਲੇਹਲੀ, ਡਾਕਖਾਨ ਦੱਪਰ, ਤਹਿਸੀਲ ਡੇਰਾਬਸੀ, ਜ਼ਿਲ੍ਹਾ ਮੋਹਾਲੀ, ਪੰਜਾਬ ਨ. +91-172-2793112 ਫੈਕਸ.+91-172-2794834 Email: ssl\_ssg@glide.net.in

ਕੰਪਨੀ ਨੂੰ ਗੁਆਚੇ ਸ਼ੇਅਰ ਸਰਟੀਫਿਕੇਟਾਂ ਦੀ ਨਕਲ ਜਾਰੀ ਕਰਨ ਲਈ ਬੇਨਤੀ ਪ੍ਰਾਪਤ ਹੋਈ ਹੈ। ਜੇਕਰ 15 ਦਨਾਂ ਦੇ ਅੰਦਰ ਕੋਈ ਇਤਰਾਜ ਪ੍ਰਾਪਤ ਨਹੀਂ ਹੁੰਦਾ ਤਾਂ ਕੰਪਨੀ ਸ਼ੇਅਰਧਾਰਕਾਂ ਦੇ ਪੱਖ ਵਿਚ ਸ਼ੇਅਰ ਰਟੀਫਿਕੇਟਾਂ ਦੀ ਨਕਲ ਜਾਰੀ ਕਰ ਦੇਵੇਗੀ।

ਜਾਰੀ ਕੀਤੇ ਜਾਣ ਵਾਲੇ ਸ਼ੇਅਰ ਸਰਟੀਫਿਕੇਟਾਂ ਦੀ ਨਕਲ ਦਾ ਵੇਰਵਾ : 1 ਸਨੀਲ ਕਮਾਰ ਗਰੋੜੀਆ, . ਭੇਅਰਾਂ ਦੀ ਸੰਖਿਆ 100. ਸਰਟੀਫਿਕੇਟ ਨੂੰ 57940-41, ਡਿਸਟਿੰਗਟਿਵ ਨੰ. 5237701 ਤੋਂ 237800, 2. ਮੋਹਿੰਦਰ ਪੌਲ ਗੁਪਤਾ ਫੋਲੀਓ ਨੰ 0007114, ਸ਼ੇਅਰਾਂ ਦੀ ਸੰਖਿਆ 200 ਜਰਟੀਫਿਕੇਟ ਨੂੰ, 51154-57, ਡਿਸਟਿੰਗਟਿਵ ਨੂੰ **189**8401 ਤੋਂ 48**9**8600

ਲਈ ਸਟੀਲ ਸਟਰਿਪਸ ਵੀਲ੍ਹਜ ਲਿਮਿਟਡ ਾਨ : ਚੰਡੀਗੜ੍ਹ

(ਸ਼ਮਾਨ ਜਿੰਦਲ ਮਿਤੀ : 28.06.2021 ਸੀਜੀਐਮ-ਕਮ-ਕੰਪਨੀ ਸਕੱਤਰ



ਆਦਿ ਹਾਜ਼ਰ ਸਨ।

ਕਲਰਕ ਰਾਜੀਵ ਕੁਮਾਰ ਤੇ ਜਸਵੀਰ ਸਿੰਘ

Web Site: www.sswlindia.com

BCL Industries Limited

ਸਿੰ ਘ

ਪਧਾਨ

ਰਜਿ. ਦਫ਼ਤਰ: ਹਾਜੀ ਰਤਨ ਲਿੰਕ ਰੋਡ. ਪੋਸਟ ਬਾਕਸ ਨੰ. 71. ਬਠਿੰਡਾ-151001 ਫੋਨ: 0164-2240163, 2240443, 2211628, ਫੈਕਸ 0164-5003638 Website: www.bcl.ind.in Email: bcl@mittalgroup.co.in

CIN: L24231PB1976PLC003624

#### ਨੋਟਿਸ

(ਕੰਪਨੀ ਦੇ ਸੂਨੀਤੀ ਸ਼ੇਅਰਧਾਰਕਾਂ ਦੇ ਧਿਆਨ ਹਿੱਤ) ਵਿਸ਼ਾ : ਕੰਪਨੀ ਦੇ ਸੂਨੀਤੀ ਸ਼ੇਅਰਾਂ ਅਤੇ ਅੰਨਪੇਡ ਡੀਵੀਡੈਂਡ ਦੀ ਇਨਵੈਸਟਰ ਐਜੂਕੇਸ਼ਨ ਐਂਡ ਪੋਟੈਕਸ਼ਨ ਫੰਡ (ਆਈਈਪੀਐਫ) ਵਿਖੇ ਤਬਦੀਲੀ

ਕੰਪਨੀਜ਼ ਐਕਟ 2013 ("ਐਕਟ") ਦੀ ਧਾਰਾ 124 (6) ਜਿਸ ਨੂੰ ਨਿਵੇਸ਼ਕ ਸਿੱਖਿਆ ਅਤੇ ਸੁਰੱਖਿਆ ਫੰਡ ਅਥਾਰਟੀ (ਲੇਖਾ, ਆਡਿਟ, ਟ੍ਰਾਂਸਫਰ ਅਤੇ ਰਿਫੰਡ) ਨਿਯ<sup>ੂ</sup>, 2016 ਜੋ ਕਿ ਕਾਰਪੋਰੇਟ ਮਾਮਲੇ ਮੰਤਰਾਲੇ ਦੁਆਰਾ ਨੌਟੀਫਾਈ ਕੀਤਾ ਗਿਆ ਅਤੇ ਸਮੇਂ-ਸਮੇਂ 'ਤੇ ਸੋਧਿਆ ਗਿਆ ("ਨਿਯਮ") **ਰਹਿਤ ਇਹ ਨੋਟਿਸ ਦਿੱਤਾ ਜਾਂਦਾ ਹੈ ਕਿ ਕੰਪਨੀ ਦੇ** ਉਨ੍ਹਾਂ ਸ਼ੇਅਰਧਾਰਕਾਂ ਦੇ ਸਬੰਧ ਵਿੱਚ ਜਿਨ੍ਹਾਂ ਸਾਲ 2013−14 ਲਈ ਲਾਭਅੰਸ ਦਾ ਦਾਅਵਾ ਨਹੀਂ ਕੀਤਾ ਹੈ. ਅਤੇ ਲਾਭਅੰਸ ਦੀ ਰਕਮ ਲਗਾਤਾਰ ਸੱਤ ਸਾਲਾਂ ਦੀ ਅਵਧੀ ਲਈ ਬਗੈਰ ਦਾਅਵੇ ਤੋਂ ਹੈ. ਉਹ ਰਕਮ 'ਨਿਵੇਸ਼ਕ ਸਿੱਖਿਆ ਅਤੇ ਸਰੱਖਿਆ ਫੰਡ ਅਥਾਰਟੀ' ਵਿਖੇ ਤਬਦੀਲ ਕੀਤੀ ਜਾਣੀ ਹੈ ਅਤੇ ਉਹ ਸ਼ੇਅਰ ਜਿਨ੍ਹਾਂ 'ਤੇ ਲਗਾਤਾਰ *7* ਸਾਲਾਂ ਤੋਂ ਲਾਭਆਂਸ਼ ਲਈ ਦਾਅਵਾ ਨਹੀਂ ਕੀਤਾ ਗਿਆ, ਆਈਈਪੀਐਫ ਵਿਖੇ ਤਬਦੀਲ ਕੀਤੇ ਜਾਣੇ ਹਨ। ਜਬੰਧਤ ਸ਼ੇਅਰਧਾਰਕਾਂ ਨੂੰ ਇਸ ਸਬੰਧੀ ਜਾਣਕਾਰੀ ਉਨ੍ਹਾਂ ਦੇ ਰਜਿਸ਼ਟਰਡ ਪਤੇ 'ਤੇ ਭੇਜੀ ਗਈ ਹੈ, ਜਿਨ੍ਹਾਂ ਦੇ ਸ਼ੇਅਰ ਉਪਰੋਕਤ ਨਿਯਮਾਂ ਤਹਿਤ ਆਈਈਪੀਐਫ ਅਥਾਰਟੀ ਵਿਖੇ ਤਬਦੀਲ ਕੀਤੇ ਜਾਣ<u>ੇ</u>

ਹਨ<sup>ੰ</sup>ਤਾਂ ਜੋ ਸਹੀ ਕਾਰਵਾਈ ਕੀਤੀ ਜਾ ਸਕੇ। ਕੰਪਨੀ ਨੇ ਉਨ੍ਹਾਂ ਸ਼ੇਅਰਧਾਰਕਾਂ ਦਾ ਪੂਰਾ ਵੇਰਵਾ ਜਿਨ੍ਹਾਂ ਦੇ ਲਾਭੂਆਂਸ਼ ਲਗਾਤਾਰ ਸੱਤ ਸਾਲਾਂ ਤੋਂ ਦਾਅਵੇ ਤੋਂ ਬਗੈਰ ਹਨ ਅਤੇ ਜਿਨ੍ਹਾਂ ਦੇ ਸ਼ੇਅਰ ਆਈਈਪੀਐਫ ਡੀਮੈਟ ਖਾਤੇ ਵਿਖੇ ਤਬਦੀਲ ਹੋਣੇ ਹਨ ਦਾ ਵੇਰਵਾ ਆਪਣੀ ਵੈੱਬਸਾਈਟ www.bcl.ind.in. 'ਤੇ ਅਪਲੋਡ ਕੀਤਾ ਹੈ। ਸਬੰਧਤ ਸ਼ੇਅਰਧਾਰਕ, ਜਿਨ੍ਹਾਂ ਦੇ ਸ਼ੇਅਰ ਆਈਈਪੀਐਫ ਡੀਮੈਟ ਖਾਤੇ ਵਿਖੇ ਤਬਦੀਲ ਹੋਣੇ ਹਨ ਕ੍ਰਿਪਾ ਨੋਟ ਕਰਨ ਕਿ ਸ਼ੇਅਰ ਭੌਤਿਕ ਜਾਂ ਇਲੈਕਟਾਨਿਕ ਰਪ ਵਿੱਚ ਹੋਣ, ਆਈਈਪੀਐਫ ਡੀਮੈਟ ਖਾਤੇ ਵਿਖੇ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਦੁਆਰਾ ਸਮੇਂ ਸਮੇਂ 'ਤੇ ਸੂਚਿਤ ਵਿਧੀ ਦੇ ਅਨੁਸਾਰ ਤਬਦੀਲ ਕੀਤੇ ਜਾਣਗੇ। ਜਿਨ੍ਹਾਂ ਸ਼ੇਅਰਧਾਰਕਾਂ ਦੇ ਸ਼ੇਅਰ ਭੌਤਿਕ ਰੂਪ ਵਿੱਚ ਹਨ, ਆਈਈਪੀਐਫ ਡੀਮੈਟ ਖਾਤੇ ਵਿਖੇ ਤਬਦੀਲੀ ਉਪਰੰਤ ਅਸਲ ਸ਼ੇਅਰ ਸਰਟੀਫਿਕੇਟ ਜੋ ਉਨ੍ਹਾਂ ਦੇ ਨਾਂ 'ਤੇ ਰਜਿਸ਼ਟਰਡ ਹਨ ਆਪਣੇ ਆਪ ਰੱਦ ਹੋ ਜਾਣਗੇ ਅਤੇ ਸਮਝੌਤਾ ਨਾ ਹੋਣ ਵਾਲੇ ਸਮਝ<sup>ੋ</sup> ਜਾਣਗੇ। ਜਿਨ੍ਹਾਂ ਸ਼ੇਅਰਧਾਰਕਾਂ ਦੇ ਸ਼ੇਅਰ ਡੀਮੈਟ ਰੂਪ ਵਿੱਚ ਹਨ ਉਨ੍ਹਾਂ ਸਬੰਧੀ ਕੰਪਨੀ ਕਾਰਪੋਰੇਟ ਕਾਰਵਾਈ ਰਾਹੀਂ ਸਬੰਧਤ ਡਿਪੋਜ਼ਟਰੀ ਨੂੰ ਉਨ੍ਹਾਂ ਦੇ ਡੀਮੁਟ ਖਾਤੇ ਵਿੱਚ ਪਏ ਸ਼ੇਅਰਾਂ ਨੂੰ ਆਈਈਪੀਐਫ ਡੀਮੈਟ ਖਾਤੇ ਵਿਖੇ ਤਬਦੀਲ ਕਰਨ ਲਈ ਜਾਣਕਾਰੀ ਦੇਵੇਗੀ।

ਸ਼ੇਅਰਧਾਰਕ ਵਿੱਤੀ ਸਾਲ 2013-14 ਦੇ ਬਿਨਾਂ ਦਾਅਵੇ ਵਾਲੇ ਲਾਭਆਂਸ਼ ਲਈ ਕੰਪਨੀ/ ਕੰਪਨੀ ਦੇ ਰਜਿਸ਼ਟਰਾਰ ਅਤੇ ਟ੍ਰਾਂਸਫਰ ਏਜੰਟ ਨੂੰ ਮਿਤੀ 25 ਸਤੰਬਰ 2021 ਤੱਕ ਲਿਖ਼ਤੀ ਤੌਰ 'ਤੇ ਆਪਣਾ ਦਾਅਵਾ ਭੇਜ ਸਕਦੇ ਹਨ। ਇਸੇ ਤਰ੍ਹਾਂ ਜੇਕਰ ਦੱਸੀ ਮਿਤੀ ਤੱਕ ਲਾਭਆਂਸ਼ ਦਾ ਦਾਅਵਾ ਪੇਸ਼ ਨਹੀਂ ਹੁੰਦਾ ਤਾਂ ਕੰਪਨੀ ਬਿਨਾਂ ਅਦਾ∕ਬਿਨਾਂ ਦਾਅਵੇ ਵਾਲੇ ਲਾਭਆਂਸ਼ ਅਤੇ ਸ਼ੇਅਰਾਂ ਨੂੰ ਆ≀ ਅਥਾਰਟੀ ਵਿਖੇ ਤਬਦੀਲੀ ਲਈ ਬਿਨਾਂ ਕੋਈ ਹੋਰ ਸਬੰਧਤ ਸ਼ੇਅਰਧਾਰਕਾਂ ਨੂੰ ਨੋਟਿਸ ਦਿੱਤੇ ਕਾਰਵਾਈ ਕਰੇਗੀ। ਕ੍ਰਿਪਾ ਨੋਟ ਕਰੋ ਬਿਨਾਂ ਦਾਅਵੇ ਦੇ ਲਾਭਆਂਸ਼ ਅਤੇ ਇਕਵਿਟੀ ਸ਼ੇਅਰਾਂ ਦੇ ਸੰਬੰਧ ਵਿੱਚ ਜੋ ਨਿਯਮਾਂ ਮੁਤਾਬਿਕ ਆਈਈਪੀਐਫ਼ ਅਥਾਰਟੀ ਵਿਖੇ ਤਬਦੀਲ ਹੋ ਚੁੱਕੇ ਹਨ ਦਾ ਕੰਪਨੀ 'ਤੇ ਕੋਈ ਦਾਅਵਾ ਨਹੀਂ ਬਣਦਾ।

ਸ਼ੇਅਰ ਧਾਰਕ ਨੋਟ ਕਰਨ ਕਿ ਦੋਵੇਂ ਬਿਨਾਂ ਦਾਅਵੇ ਵਾਲੇ ਲਾਭਆਂਸ਼ ਅਤੇ ਸ਼ੇਅਰ ਉਨ੍ਹਾਂ 'ਤੇ ਮਿਲਣ ਵਾਲੀਆਂ ਸਹੁਲਤਾਂ ਸਮੇਤ ਜੋ ਆਈਈਪੀਐਫ ਡੀਮੈਟ ਖਾਤੇ ਵਿਖੇ ਤਬਦੀਲ ਹੋ ਚੁੱਕੇ ਹਨ ਸਬੰਧਤ ਸ਼ੇਅਰਧਾਰਕਾਂ ਦੁਆਰਾ ਆਈਈਪੀਐਫ ਅਥਾਰਟੀ ਵੱਲੋਂ ਵੈੱਬਸਾਈਟ www.iepf.gov.in. 'ਤੇ ਉਪਲੱਬਧ ਵੈਬ ਫਾਰਮ ਆਈਈਪੀਐਫ−5 ਰਾਹੀਂ ਬੇਨਤੀ ਕਰਕੇ ਮੁੜ ਪ੍ਰਾਪਤੀ ਲਈ ਦਾਅਵਾ ਕੀਤਾ ਜਾ ਸਕਦਾ ਹੈ।

ਜੇਕਰ ਸ਼ੇਅਰਧਾਰਕਾਂ ਦੀ ਇਸ ਸਬੰਧੀ ਕੋਈ ਪੱਛ-ਗਿੱਛ ਜਾਂ ਕਿਸੇ ਸਹਾਇਤਾ ਦੀ ਲੋੜ ਹੋਵੇ ਤਾਂ ਉਹ ਕੰਪਨੀ ਦੇ ਰਜਿਸ਼ਟਰਾਰ ਅਤੇ ਟਾਂਸਫਰ ਏਜੰਟ, ਲਿੰਕ ਇਨਟਾਈਮ ਇੰਡੀਆ ਪਾਈਵੇਟ ਲਿਮਟਿਡ, ਯੂਨਿਟ: ਬੀਸੀਐਲ ਇੰਡਸਟਰੀਜ ਲਿਮਿਟਡ, ਨੌਬਲ ਹਾਈਟਸ, ਪਹਿਲੀ ਮੰਜਿਲ, ਪਲਾਟ ਐਨਐਚ 2 ਸੀ-1,ਬਲਾਕ ਐਲਐਸਸੀ, ਨੇੜੇ ਸਾਵਿਤਰੀ ਮਾਰਕੀਟ ਜਨਕਪੁਰੀ, ਨਵੀਂ ਦਿੱਲੀ -110058 ਫੋਨ: +91 11 4141 0592, 93, 94, ਫੈਕਸ: +91 11 4141 0591. ਈਮੇਲ: delhi@linkintime.co.in ਨਾਲ ਸੰਪਰਕ ਕਰ ਸਕਦੇ ਹਨ।

ਸਹੀ /-

ਰਜਿੰਦਰ ਮਿੱਤਲ

ਖਮਾਣੋਂ, 28 ਜੂਨ : ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਖਮਾਣੋਂ ਦੇ ਮੁਲਾਜ਼ਮਾਂ ਵੱਲੋਂ ਕਲਮ ਛੋੜ ਹੜਤਾਲ ਕੀਤੀ ਗਈ। ਗੱਲਬਾਤ ਕਰਦਿਆਂ ਪੰਚਾਇਤ ਸਕੱਤਰ ਯਨੀਅਨ ਦੇ ਬਲਾਕ ਪਧਾਨ ਰਾਜਿੰਦਰ ਸਿੰਘ ਨੇ ਦੱਸਿਆ ਕਿ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਗੱਫ਼ੇ ਦੇਣ ਦੀ ਬਜਾਏ 6ਵੇਂ ਪੇ-ਕਮਿਸ਼ਨ ਨੇ ਕੈਟਾਗਰੀ ਵਧਾ ਕੇ ਭੰਬਲਭਸੇ ਵਿੱਚ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ 1-1- 2006 ਦੇ ਪੇ-ਸਕੋਲ ਦੀ ਬਜਾਏ 2011 ਦੇ ਪੇ-ਸਕੋਲ ਨੂੰ ਬੇਸ ਬਣਾ ਕੇ ਤਨਖਾਹ ਲਾਗ ਹੋਣੀ ਚਾਹੀਦੀ ਹੈ। ਅੱਗੇ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਆਪਣਾ ਫੈਸਲਾ ਵਾਪਿਸ ਨਾ ਲਿਆ ਤਾਂ ਅਣਮਿੱਥੇ ਸਮੇਂ ਲਈ ਵੱਡਾ ਸੰਘਰਸ਼ ਉਲੀਕਿਆ ਜਾਵੇਗਾ। ਇਸ ਸਮੇਂ ਮੁਲਾਜਮਾਂ ਵੱਲੋਂ ਸੂਬਾ ਸਰਕਾਰ ਦੇ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸਮਾਜਿਕ ਸਿੱਖਿਆ ਤੇ ਪੰਚਾਇਤ ਅਫ਼ਸਰ ਝਰਮਲ ਸਿੰਘ, ਪ੍ਰਧਾਨ ਰਾਜਿੰਦਰ ਸਿੰਘ, ਪੰਚਾਇਤ ਸਕੱਤਰ ਕਲਜੀਤ ਕੌਰ, ਨਰਿੰਦਰ ਸਿੰਘ, ਜਗਦੀਪ ਸਿੰਘ, ਸਪਰਡੈਂਟ ਆਸ਼ਾ ਰਾਣੀ, ਲੇਖਾਕਾਰ ਕਮਲਜੀਤ ਕੌਰ,

110 HU 0 MIDI MOU

ਛੜ ਹੜਤਾਲ

<u>ਪਵਨਜੀਤ ਸਿੰਘ ਲਾਂਬਾ</u>

ਰਿਜਿੰਦਰ ਕਮਾਰ ਵਾਸੀ ਮਕਾਨ ਨੂੰ 97

ਵਾਰਡ ਨੂੰ 13, ਵਿਕਾਸ ਕਲੋਨੀ

ਫਿਰੋਜ਼ਪੁਰ ਸ਼ਹਿਰ ਨੇ ਅਪਣਾ ਨਾਂ

ਅਭਿਸ਼ੇਕ ਮਲਿਕ ਤੋਂ ਬਦਲ ਅਭਿਸ਼ੇਕ

ਬੇਦਖ਼ਲੀ ਨੋਟਿਸ

🕶 ਮੈਂ, ਠਾਕੂਰ ਦੱਤ ਪੁੱਤਰ ਹਰੀ

ਕਿਸ਼ਨ ਵਾਸੀ ਮਕਾਨ ਨੰ. 159,

ਸੈਕਟਰ-25/ਬੀ, ਦਸਮੇਸ਼ ਕਲੋਨੀ,

ਮੰਡੀ ਗੋਬਿੰਦਗੜ ਜਿਲਾ ਫਤਿਹਗੜ

ਸਾਹਿਬ ਆਪਣੇ ਲੜਕੇ ਅਮਿਤ ਸ਼ਰਮਾ

ਤੇ ਨੂੰਹ ਨੇਹਾ ਗੁੰਮਰ ਨੂੰ ਮੇਰੇ ਕਹਿਣੇ ਤੋਂ

ਬਾਹਰ ਹੋਣ ਕਰਕੇ ਆਪਣੀ ਚਲ

ਅਚੱਲ ਜਾਇਦਾਦ ਤੋਂ ਬੇਦਖਲ

ਕਰਦਾ ਹਾਂ। ਇਹਨਾਂ ਨਾਲ ਲੈਣ ਦੇਣ

ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ।

🕶 ਮੈੱਂ, ਜਸਵੀਰ ਕੌਰ ਪਤਨੀ ਲੇਟ

ਅਮਰਜੀਤ ਸਿੰਘ ਵਾਸੀ ਇਕਬਾਲ

ਨਗਰ, ਮੰਡੀ ਗੋਬਿੰਦਗੜ੍ਹ ਜਿਲਾ

ਫਤਿਹਗੜ੍ਹ ਸਾਹਿਬ ਆਪਣੇ ਲੜਕੇ

ਗਗਨਦੀਪ ਸਿੰਘ ਤੇ ਨੂੰਹ ਪ੍ਰੀਤੀ ਨੂੰ

ਮੇਰੇ ਕਹਿਣੇ ਤੋਂ ਬਾਹਰ ਹੋਣ ਕਰਕੇ

ਆਪਣੀ ਚਲ ਅਚੱਲ ਜਾਇਦਾਦ ਤੋਂ

ਬੇਦਖਲ ਕਰਦੀ ਹਾਂ। ਇਹਨਾਂ ਨਾਲ

ਲੈਣ ਦੇਣ ਕਰਨ ਵਾਲਾ ਖਦ

🖛 ਮੈਂ, ਅਵਤਾਰ ਸਿੰਘ ਪੁੱਤਰ

ਅਮਰੀਕ ਸਿੰਘ ਵਾਸੀ ਮਕਾਨ ਨੰ. 51/

7 ਸ਼ਹੀਦ ਉਧਮ ਸਿੰਘ ਕਲੋਨੀ ਸੈਕਟਰ

11 ਰੰਧਾਵਾ ਰੋਡ ਖਰੜ ਆਪਣੇ ਲੜਕੇ

ਅਮਰਜੀਤ ਸਿੰਘ ਉਰਫ ਗੋਲਡੀ ਤੇ

ਨੂੰਹ ਚੰਨਪ੍ਰੀਤ ਕੌਰ ਤੇ ਆਪਣੀ ਪੁੱਤਰੀ

ਪਰਮਜੀਤ ਕੌਰ ਨੂੰ ਮੇਰੇ ਕਹਿਣੇ ਤੋਂ

ਬਾਹਰ ਹੋਣ ਕਰਕੇ ਆਪਣੀ ਚੱਲ

ਅਚੱਲ ਜਾਇਦਾਦ ਤੋਂ ਬੇਦਖਲ ਕਰਦਾ

ਹਾਂ। ਇਹਨਾਂ ਨਾਲ ਲੈਣ ਦੇਣ ਕਰਨ

🖛 ਮੈਂ, ਜਸਪਾਲ ਕੌਰ ਪਤਨੀ ਲੇਟ

ਗਰਜਾ ਸਿੰਘ ਵਾਸੀ ਮਕਾਨ ਨੰਬਰ

88 ਡੀ, ਮਾਜਰੀ ਠੇਕੇਦਾਰਾਂ

ਤਹਿਸੀਲ ਵਾ ਜ਼ਿਲ੍ਹਾ ਰੂਪਨਗਰ ਨੇ

ਆਪਣੀ ਪੁੱਤਰੀ ਗਗਨਪ੍ਰੀਤ ਕੌਰ ਨੂੰ

ਕਹਿਣੇ ਤੋਂ ਬਾਹਰ ਹੋਣ ਕਾਰਨ

ਆਪਣੀ ਚੱਲ-ਅਚੱਲ ਜਾਇਦਾਦ ਤੋਂ

ਬੇਦਖ਼ਲ ਕਰ ਦਿੱਤਾ ਹੈ। ਅੱਜ ਤੋਂ

ਬਾਅਦ ਹਰ ਕਿਸਮ ਦੇ ਨਫ਼ਾ ਨੁਕਸਾਨ

ਦੀ ਇਹ ਖੁਦ ਜਿੰਮੇਵਾਰ ਹੋਵੇਗੀ।

ਵਾਲਾ ਖੁਦ ਜਿੰਮੇਵਾਰ ਹੋਵੇਗਾ।

ਜਿੰਮੇਵਾਰ ਹੋਵੇਗਾ।

ਵਿੱਚ ਪੈ ਗਿਆ

ਚੱਲ−ਅਚੱਲ ਜ

ਬੈਂਕ ਖਾਤੇ ਆ

ਹਾਂ। ਉਸ ਨਾਲ

ਖੁੱਦ ਜ਼ਿੰਮੇਵਾਰ

🖛 ਮੈਂ ਜਸ

ਗੁਰਦੇਵ ਸਿੰਘ

ਸੋਢੀਆਂ, ਸਬ-

ਤਹਿਸੀਲ

ਐਸ.ਏ.ਐਸ ਨ

ਹਾਂ ਕਿ ਮੇਰਾ ਲ

ਮੇਰੇ ਕਹਿਣੇ ਤੋਂ

ਪਰਿਵਾਰ ਨਾ

ਕਰਦਾ ਹੈ। ਮੈਂ '

ਅਚੱਲ ਜਾਬਿ

ਕਰਦਾ ਹਾਂ। ਓ

ਕਰਨ ਵਾਲਾ ਪ੍ਰ

🖛 ਮੈਂ , ਲਖ

ਅਮਰੀਕ ਸਿੰਪ

ਪਟਿਆਲਾ ਆ

ਕੌਰ ਜੋ ਮੇਰੇ ਪ

ਕਹਿਣੇ ਤੋਂ ਬ

ਚੱਲ, ਅਚੱਲ

ਕਰਦਾ ਹਾਂ। ਲੈ

ਖੁਦ ਜਿੰਮੇਵਾ

ਪਰਵਾਰ ਦੀ ਰ

ਹੋਵੇਗੀ । ਸਬੰ

ਇਸ਼ਤਿ

→ ਦੇਸ਼ ਸੇਵ ਅਖ਼ਬਾਰ 'ਦ

(ਡਿਸਪਲੇ/ਕ

ਲਈ ਜ਼ਿੰਮੇਵਾ

ਅਖ਼ਬਾਰ ਇਨ

ਕਰਦਾ। ਪਾਣ

ਜਾਂਦੀ ਹੈ ਕਿ

'ਤੇ ਕਾਰਵਾਈ

ਪੁਸ਼ਟੀ ਕਰ ਲੈ

ਮੋਟਰ

🖛 ਮੋਟਰ ਕਨੈ

1273 ਲੋਡ

ਹਰਦਿਆਲ

ਸਿੰਘ ਪਿੰਡ ਸੁੰ

ਜ਼ੀਰਕਪੁਰ, ਤ

ਜਿਲ੍ਹਾ ਮੋਹਾਲੀ

ਢਿੱਲੋਂ ਪੁੱਤਰ

ਪਿੰਡ ਸੁੰਡਰ

ਜ਼ੀਰਕਪੁਰ, ਤ

ਜ਼ਰੂ

ਤਹਿਸੀਲ

#### ਸਟੀਲ ਸਟਰਿਪਸ ਵੀਲਜ ਲਿਮਿਟਡ

🖛 ਮੈਂ. ਵਰਿੰਦਰ ਸਿੰਘ ਪੱਤਰ ਮਲਾਗਰ ਸਿੰਘ ਵਾਸੀ ਮਕਾਨ ਨੂੰ. 116, ਨੇੜੇ ਗੁਰਦੁਆਰਾ ਸਾਹਿਬ ਪਿੰਡ ਲਾਂਡੇਚਾ, ਤਹਿਸੀਲ ਤੇ ਜ਼ਿਲ੍ਹਾ

ਐਸਏਐਸ ਨਗਰ ਮੋਹਾਲੀ ਆਪਣੇ ਲੜਕੇ ਮਨਿੰਦਰ ਸਿੰਘ, ਉਸਦੀ

ਖੁਦ ਜ਼ਿੰਮੇਵਾਰ ਹੋਵੇਗਾ।

punjab natio

azar, Kapurthala, Tel: 01822-509552, 509625; e-mail: This publication of charge sheet in the name of Sh. Deed posted at Branch Office Bholath (471400) issued, giving 15 d to him to submit his statement of defense otherwise Disciplin

take ex-parte decision in the matter. **CHARGE SHEET** 

CHARGE SHEET
Statement of Articles of Charge against Shri Deedar Singh (Pl
BO: Bholath, CO: Kapurthala; ZO: Amritsar.
Shri Deedar Singh, while working as Dy. Manager at BO: Bholat
09.04.2018 to till date is alleged to have committed the following laps

Shri Deedar Singh left the branch / station on 22.02.2021 without pri eave sanctioned from the competent authority. He failed to resun copy of his passport, Visa & correspondence address with ph

structions from BO: Bholath and Circle Office, Kapurthala and reave / absent from duties w.e.f. 22, 02, 2021 till date.
Thus, his above act constitutes misconduct in terms of Regulatic
Regulation 3 (1) of 24 of PNB Officer Employees' (Conduct) Regulati

### Punjab nation

Bazar, Kapurthala, Tel: 01822-509552, 509625; e-mail:

#### **CHARGE SHEET**

against ShriDeedar Singh (PF no. 352301), Dy. Manag Kapurthala; ZO: Amritsar. Shri Deedar Singh, while working as Dy. Manager.at BO: Bholat

Statement of Imputations of allegations / lapses in suppo

09.04.2018 to till date is alleged to have committed the following la CHARGE 1

1.1 He left the branch / station on 22.02.2021 without prior perm anctioned from the competent authority and without getting spe competent authority to visit USA to see his ailing father as inforr 22.02.2021 addressed to the Branch Head BO: Bholath.

1.2 He failed to resume his duties and provide copy of correspondence address with phone no, abroad despite instru vide email and letter dated 23.02.2021 and 05.03.2021 respec Kapurthala letter dated 16.03.2021 and remained on unauthori duties w.e.f. 22.02.2021 till date.

Thus, his above act constitutes misconduct in terms of Regulation Regulation 3 (1) of 24 of PNB Officer Employees' (Conduct) Regul

### punjab national bank ......Together for the better

Circle Office: Human Resource Development Department, Satnarayan Bazar, Kapurthala, Tel: 01822-509552, 509625; e-mail: cokpthrd@pnb.co.i

This publication of charge sheet in the name of Sh. Shailender Kumar Verma Branch Manager posted at Branch Office NRI Branch, Banga (929400) issued giving 15 days' (fifteen days) time to him to submit his statement of defens therwise Disciplinary Authority (DA) will take ex-parte decision in the matter.

CHARGE SHEET

Statement of Articles of Charge against Sh. Shailender Kumar Verma (PF 339513),

Manager at BO: NRI Banga (9294), CO: Kapurthala for unauthorized absence from duties.

ShriShailender Kumar Verma while working as Manager (previous BH) at BO: NRI Banga during the period from 10.08.2020 to till date is alleged to have committed the following become free production:

rapses/irregularities.

Article 1: Shri Shailender Kumar Verma left branch / station on 28.01.2021 without prior permission from the competent authority and without getting his leave sanctioned from the competent authority and remained unauthorized absent from duties w.e.f. 28.01.2021 till date without any information. He also failed to submit any medical reports / certificate in support of his illness and / or join his duties despite instructions from CO Kapurthala. Thus, his above act constitutes misconduct in terms of Regulation 13(I) & 13 (ii) read with

hus, his above act constitutes misconduct in terms of Doggerations, 1977.
egulation 3 (1) of 24 of PNB Officer Employees' (Conduct) Regulations, 1977.
CIRCLE HEAD

Punjab national bank

Bazar, Kapurthala, Tel: 01822-509552, 509625; e-mail: cokpthrd@pnb.co.in **CHARGE SHEET** 

Statement of Imputations of allegations / lapses in support of Article of Charge against ShriShailender Kumar Verma (PF no.339513), Manager (previoud BH), BO: NRI Banga, CO: Hoshiarpur; ZO: Amritsar.

Shri Shailender Kumar Verma while working as Manager (previous BH) at BO: NRI Banga during the period from 10.08.2020 to till date is alleged to have committed the following lapses/irregularities:

CHARGE 1

CHARGE 1 1.1 He abruptly left branch / station on 28.01.2021 without prior permission from the

competent authority and without getting his leave sanctioned from the competent authority and remained unauthorized absent from duties w.e.f. 28.01.2021 till date. He failed to giv ny information about his absence thereafter. All yillowinductions about the about

depression, etc. and / or join his duties despite letter dated 09.02.2021 of CO: Kapurthal ollowed by various reminders through emails, last being dated 25.02.2021 and final reminder lated 15.03.2021 through registered post and email.

1.4 He is habitual in having absent from duty as observed from his leave records
Thus, his above act constitutes misconduct in terms of Regulation 13(I) & 13 (ii) read
Regulation 3 (1) of 24 of PNB Officer Employees' (Conduct) Regulations, 1977.

ਮਿਤੀ: 28 ਜੂਨ 2021 CIRCLE HEAD

ਸਥਾਨ: ਬਠਿੰਡਾ (ਪੰਜਾਬ)

ਮੈਨੇਜਿੰਗ ਡਾਇਰੈਕਟਰ, ਡੀਆਈਐਨ 00033082

MYB

ਲਈ ਬੀਸੀਐਲ ਇਡਸਟਰੀਜ਼ ਲਿਮਟਿਡ

ਪਤਨੀ ਜਸਪ੍ਰੀਤ ਕੌਰ ਅਤੇ ਉਸ ਦੀ ਲੜਕੀ ਜਪਨੀਤ ਕੌਰ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚੱਲ-ਅਚੱਲ ਜਾਇਦਾਦ ਤੋਂ ਬੇਦਖਲ

ਕਰਦਾ ਹਾਂ। ਲੈਣ-ਦੇਣ ਕਰਨ ਵਾਲ

ਜਿਲ੍ਹਾ ਮੋਹਾਲ ਕਰਵਾਉਣ ਲ ਜੇਕਰ ਕਿਸੇ ਨੂੰ

ਦਿਨਾਂ ਅੰਦਰ ਮ ਇੰਜੀਨੀਅਰ ਕਾਰਪੋਰੇਸ਼ਨ ਸਬ ਡਵੀਜਨ

ਸੰਪਰਕ ਕਰੇ।

# 16 NATION



Regd. Off. Hazi Rattan Link Road, Post Box No. 71, Bathinda-151001 Ph.: 0164-2240163, 2240443, 2211628, Fax: 0164-5003638 Website: www.bcl.ind.in Email: bcl@mittalgroup.co.in CIN: L24231PB1976PLC003624

#### NOTICE

(For the attention of the Equity Shareholders of the Company)
Sub: Transfer of Equity Shares of the Company and Unpaid Dividend to
Investor Education and Protection Fund (IEPF)

Notice is hereby given pursuant to the provisions of Section 124(6) of the Companies Act, 2013 ("the Act") read with the Investor Education and Protection Fund Authority (Accounting, Audit, Transfer and Refund) Rules, 2016 notified by the Ministry of Corporate Affairs, as amended from time to time ("Rules") that with respect to those Shareholders of the Company who have not claimed dividend for the year 2013-14, and dividend amount is remaining unclaimed for a period of seven consecutive years, the said amount is required to be transferred to "Investor Education And Protection Fund Authority" and the shares on which dividend has not been encashed / claimed for 7 consecutive years or more are also liable to be transferred to IEPF. Individual communication to the concerned shareholders are being sent at their registered address whose shares are liable to be transferred to IEPF Authority under the said Rules, for taking appropriate actions.

The Company has also uploaded complete details of the concerned shareholders whose dividends are lying unclaimed for seven consecutive years and whose shares are due for transfer to IEPF Demat Account on its website at www.bcl.ind.in . The concerned shareholders, whose shares are liable to be transferred to IEPF Demat Account may note that the shares, whether in physical or electronic form, will be transferred to IEPF Demat Account in accordance with the procedure notified by Ministry of Corporate Affairs from time to time. In respect of shareholders holding shares in physical form, upon transfer of shares to IEPF Demat Account, the original share certificate(s) which stand registered in their name shall stand automatically cancelled and be deemed non-negotiable. In respect of shareholders holding shares in demat form, the Company shall inform the concerned depository by way of corporate action for transfer of shares lying in their Demat Accounts in favour of the IEPF Demat Account.

Shareholders can claim their unclaimed dividend for the Financial Year 2013-14 by writing to the Company/ Registrar and Transfer Agent of the Company by 25th September, 2021. Accordingly, In case the dividends are not claimed by the said date, the Company would initiate necessary action for transfer of unpaid/unclaimed dividends and shares held by the concerned shareholders in favour of the IEPF Authority without any further notice. Please note that no claim shall lie against the Company in respect of unclaimed dividend amount and equity shares transferred to the IEPF Authority pursuant to the said Rules.

Shareholders may note that both the unclaimed dividends and the shares transferred to IEPF Demat Account Including all benefits accruing on such shares If any, can be claimed back by the concerned shareholder from IEPF Authority by making an application in web form IEPF-5 available on the website www.iepf.gov.in.

In case the shareholders have any queries or require any assistance on the subject matter, they may contact the Company's Registrar and Transfer Agents, LINK INTIME INDIA PVT LIMITED, Unit: **BCL Industries Limited**, Noble Heights, 1st Floor, Plot NH 2 C-1 Block LSC, Near Savitri Market Janakpuri, New Delhi -110058 Phone: +91 11 4141 0592, 93, 94, Fax: +91 11 4141 0591.

Email: delhi@linkintime.co.in

For BCL Industries Limited

Sd/-Rajinder Mittal Mg. Director DIN: 00033082

Date: 28th June, 2021 Place: Bathinda (Punjab)



#### **ICRA** Limited

Corporate Identity Number (CIN): L74999DL1991PLC042749
Registered Office: B-710, Statesman House, 148,
Barakhamba Road, New Delhi 110001
Telephone No.: +91-11-23357940

Website: www.icra.in; Email ID: investors@icraindia.com

#### INFORMATION REGARDING THIRTIETH ANNUAL GENERAL MEETING, BOOK CLOSURE AND DIVIDEND

Notice is hereby given that the Thirtieth Annual General Meeting ("AGM") of the Members of ICRA Limited (the "Company") will be held on Thursday, the 29th day of July, 2021, at 3:30 p.m. (IST) through Video Conferencing ("VC")/Other Audio Visual Means ("OAVM"), in compliance with the applicable provisions of the Companies Act, 2013 ("the Act") and the rules made there under and the Securities and Exchange Board of India (Listing Obligations and Disclosure Requirements) Regulations, 2015 ("Listing Regulations") read with the Ministry of Corporate Affairs ("MCA") circulars dated April 8, 2020, April 13, 2020, May 5, 2020 and January 13, 2021 (collectively referred

# SpiceJet shares up 2% on fun

SPICEJET PLANS to raise funds through issuance of equity shares or debt instruments and the proposal will be discussed at its board meeting on Wednesday. Shares of the company gained over 2% to close at ₹79.65 on the BSE on Monday.

The proposal comes at a time

when the airline industry is grappling with strong headwinds due to the pandemic that has also resulted in less occupancy in many flights. Earlier this month, InterGlobe Aviation, parent of IndiGo, received shareholders' nod for raising up to ₹3,000 crore.

### Swadeshi Industries & Leasing Lim

Munisuvrat Complex, Phase III, Building. A-1, 1st floor, Near Anjur Phata, Email: compliance@swadeshiglobal.com

Extract of Audited Financial Results for the 4th quarter and Year

Sr. No.		Quarter		
	Particulars	31.03.2021 (Audited)	31.12 (Unau	
1	Revenue From Operation	29.54	5	
2	Net Profit / Loss before Tax	(54.59)		
3 4	Net Profit / (Loss) for the period after Tax	(55.14)		
4	Total Comprehensive Income for the period	11/10/04/27/586	1	
	[Comprising Profit / (Loss) for the period (after tax) and			
	Other Comprehensive Income (after tax)]			
5	Equity Share Capital	1,081.80	1,08	
6	Reserves (excluding Revaluation Reserve)	50,000,000,000	10000	
	as shown in the Audited Balance Sheet of the previous year			
7	Earnings Per Share (of Rs. 10/- each)			
7	(for continuing and discontinued operations) -	100000000000000000000000000000000000000		
	1. Basic:	(0.05)		
8	2. Diluted:	(0.05)		

#### Notes

- The Audited financial results for the 4th quarter & year ended 31st March, 2021 have been rev by the Board of Directors at their meeting held on 28th June 2021. The Statutory Auditors have unaudited Financial Results are prepared in accordance with Companies (Indian Accounting Section 133 of the Companies Act, 2013.
- 2 The Company has considered the possible effects that may result from the pandemic relatir property, plant and equipment, Investments, Inventories, receivables and other current asse analysis on the assumptions used and based on current estimates expects the carrying am impact of COVID-19 on the Company's financial results may differ from that estimated as continuously monitor the situation.
- The figures of the last quarter are the balancing figures between audited figures in respect or year to date figures upto the third quarter of the respective financial year.
- 4 The Company is primarly engaged in the 'Textile Business' business and all other activities in no other separate reportable segment as defined by IND AS 108 - "Operating Segment".
- The figures for the previous period have been regrouped, rearranged and reclassified, when

  For and

  SWADE

Place : Mumbai Date: 28th June 2021

Sr.

# SINTEX SINTEX-BAPL

Regstered Office:- Abhijit-I, 7th Floor, Mithakhali Six Roads, Ellisbridge, Phone no. 079-26420683, Email- investors@sintexbapl.co.in, website www.sintexbapl.c

EXTRACT OF STATEMENT OF STANDALONE AUDITED FINANCIAL RESULTS OF THE COMPAN

NO.	
1.	Total Income from Operations
2.	Net Profit / (Loss) for the period (before Tax, Exceptional and/or Extraordinary items#)
3.	Net Profit / (Loss) for the period before tax (after Exceptional and/or Extraordinary items
4.	Net Profit / (Loss) for the period after tax (after Exceptional and/or Extraordinary items#
5.	Total Comprehensive Income for the period [Comprising Profit / (Loss) for the period (a Other Comprehensive Income (after tax)]

**Particulars** 

- 6. Paid up Equity Share Capital
- 7. Reserves (excluding Revaluation Reserve)
- 8 Net worth
  9 Paid up Debt Capital / Outstanding Debt

9 Paid up Debt Capital / Outstanding Debt

#### **BCL INDUSTRIES LIMITED**

CIN: L24231PB1976PLC003624

#### REGD. OFFICE:- HAZI RATTAN LINK ROAD POST BOX NO 71, BATHINDA PUNJAB 151001

Ph: 0164-2240163, 2240443, 2211628 fax-0164-5003638. Website <a href="www.bcl.ind.in">www.bcl.ind.in</a> Email- bcl@mittalgroup.co.in

	Date	: 26/06/202
TO	Ref. No	:
	Folio No./DP-CLID	:
	Shares	<b>:</b>
Dear Shareholder,		

### Sub: Transfer of shares in respect of which dividend has not been claimed for seven consecutive years or more to the Investor Education and Protection Fund

This is to inform you that pursuant to the provisions of Section 124(6) of the Companies Act, 2013 and the Investor Education and Protection Fund Authority (Accounting, Auditing, Transfer and Refund) Rules, 2016, which have come into effect from 7th September, 2016, stipulates that shares on which dividend has not been encashed or claimed for seven consecutive years or more, then such shares are to be transferred to the Investor Education and Protection Fund (IEPF), a Fund constituted by the Government of India under Section 125 of the Companies Act, 2013.

It has been noticed that you have not encashed the dividend warrants for last seven consecutive years commencing from the unpaid Final Dividend For The Year 2013-2014 on the equity shares held by you. The details of dividend amount not claimed by you are as under:

Dividend for the year	Warrant No.	Amo unt ( Rs )
Final Dividend For The Year 2013-2014		
Interim Dividend For The Year 2014-2015		
Final Dividend For The Year 2014-2015		
FINAL DIVIDEND FOR THE YEAR 2016-2017		
Final Dividend For The Year 2018-2019		

To claim above unpaid dividend or in case you need any information/clarification, please write to or contact our RTA M/s. Link Intime India Pvt. Ltd., Noble Heights, 1st Floor, Plot NH 2, C-1 Block LSC,Near Savitri Market, Janakpuri, New Delhi - 110058, Tel No.: 011-41410592, e-mail: <a href="mailto:iepf.shares@linkintime.co.in">iepf.shares@linkintime.co.in</a>. Please provide following details in all your communications: 1. Name of the Company, 2. Folio No. or DP and Client ID, 3. Name of shareholder, 4. Contact No., 5. Email ID. Also provide self-attested KYC documents of the shareholder like PAN, cancelled cheque leaf along with latest utility bill as address proof.

You are requested to claim unpaid dividend on or before 25/09/2021 failing which the above said shares will be transferred to IEPF at appropriate date.

After the shares have been transferred to IEPF, you can claim the said shares from IEPF Authorities, by filing e-form No. IEPF-5, as prescribed under the said Rules.

Thanking you,
Yours faithfully,
FOR BCL INDUSTRIES LIMITED

SD/-MR. GURINDER SINGH COMPANY SECRETARY

\*This is computer generated letter & does not require signature.